

## ਵੋਟ ਪਾਉਣ ਲਈ ਤਿਆਰ ਹੋ ਜਾਓ! Mississauga ਦੀਆਂ 2022 ਦੀਆਂ ਚੋਣਾਂ ਲਈ ਵੋਟ ਰਜਿਸਟਰੇਸ਼ਨ ਖੁੱਲ੍ਹ ਗਈ ਹੈ

14 ਸਤੰਬਰ, 2022

Mississauga ਦੇ ਮਤਦਾਤਾ, ਚੋਣਾਂ ਤੋਂ ਪਹਿਲਾਂ ਆਪਣੀ ਜਾਣਕਾਰੀ ਦੇਖਣ ਜਾਂ ਵੋਟ ਲਈ ਰਜਿਸਟਰ ਕਰਨ ਵਾਸਤੇ, ਸਿਟੀ ਦੇ ਔਨਲਾਈਨ [Voter Registration Portal](#) ਦੀ ਵਰਤੋਂ ਕਰ ਸਕਦੇ ਹਨ।

City of Mississauga ਦੇ ਨਵੇਂ ਵੋਟਰ ਰਜਿਸਟਰੇਸ਼ਨ ਪੋਰਟਲ (Voter Registration Portal) ਨਾਲ ਨਿਵਾਸੀ, ਵੋਟਰਸ ਲਿਸਟ ਵਿੱਚ ਆਪਣੀ ਜਾਣਕਾਰੀ ਅੱਪਡੇਟ ਕਰਕੇ, ਜਾਂ ਜੇਕਰ ਉਹ ਵੋਟਰਸ ਲਿਸਟ ਵਿੱਚ ਨਹੀਂ ਹਨ, ਤਾਂ ਉਸ ਵਿੱਚ ਆਪਣੀ ਜਾਣਕਾਰੀ ਸ਼ਾਮਲ ਕਰਕੇ ਮਤਦਾਨ ਵੇਲੇ ਸਮਾਂ ਬਚਾ ਸਕਦੇ ਹਨ।

Legislative Services ਦੀ ਡਾਇਰੈਕਟਰ, Diana Rusnov ਨੇ ਆਖਿਆ, “ਇਸ ਵੇਲੇ ਇਸ ਜਾਣਕਾਰੀ ਦੀ ਤਸਦੀਕ ਕਰਨ ਵਿੱਚ ਕੁਝ ਮਿੰਟ ਲਗਾਉਣ ਨਾਲ, ਮਤਦਾਨ ਵੇਲੇ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਮਿਲੇਗੀ। ਜੇਕਰ ਵੋਟਰ ਪਹਿਲਾਂ ਹੀ ਔਨਲਾਈਨ ਆਪਣੀ ਜਾਣਕਾਰੀ ਦੀ ਪੁਸ਼ਟੀ ਅਤੇ ਉਸਨੂੰ ਅੱਪਡੇਟ ਕਰਦੇ ਹਨ, ਤਾਂ ਉਹਨਾਂ ਨੂੰ ਮਤਦਾਨ ਸਥਾਨ ਵਿਖੇ ਵਾਧੂ ਪੇਪਰਵਰਕ ਨਹੀਂ ਕਰਨਾ ਪਵੇਗਾ।”

ਵੋਟਰ ਰਜਿਸਟਰੇਸ਼ਨ ਪੋਰਟਲ ਦੀ ਵਰਤੋਂ ਅਸਾਨ ਹੈ। ਇਸ ਨਾਲ ਨਿਵਾਸੀ, ਆਪਣਾ ਨਾਮ ਅਤੇ ਪਤਾ ਦਾਖਲ ਕਰਕੇ ਆਪਣੀ ਜਾਣਕਾਰੀ ਨੂੰ ਵੋਟਰਸ ਲਿਸਟ ਵਿੱਚ ਮੌਜੂਦ ਜਾਣਕਾਰੀ ਦੇ ਨਾਲ ਮਿਲਾ ਕੇ ਦੇਖ ਸਕਦੇ ਹਨ। ਉੱਥੋਂ, ਨਿਵਾਸੀ, ਮੌਜੂਦਾ ਜਾਣਕਾਰੀ ਦੀ ਤਸਦੀਕ ਜਾਂ ਉਸਨੂੰ ਅੱਪਡੇਟ ਕਰ ਸਕਦੇ ਹਨ ਜਾਂ ਅਸਥਾਈ ਤੌਰ ਤੇ ਆਪਣੀ ਜਾਣਕਾਰੀ ਸ਼ਾਮਲ ਕਰ ਸਕਦੇ ਹਨ, ਜੇਕਰ ਉਹ ਪਹਿਲਾਂ ਹੀ ਲਿਸਟ ਵਿੱਚ ਨਹੀਂ ਸਨ। ਮਤਦਾਤਾਵਾਂ ਲਈ ਜ਼ਰੂਰੀ ਹੋਵੇਗਾ ਕਿ ਉਹ ਤਬਦੀਲੀ ਜਾਂ ਸ਼ਾਮਲ ਕੀਤੀ ਜਾਣਕਾਰੀ ਦੀ ਤਸਦੀਕ ਲਈ ਮਤਦਾਨ ਸਥਾਨ ਵਿਖੇ, ਪਛਾਣ-ਪੱਤਰ ਅਤੇ ਪਤੇ ਦਾ ਸਬੂਤ ਦੇਣ।

ਜੇਕਰ ਯੋਗ ਮਤਦਾਤਾ, ਵੋਟਿੰਗ ਤੋਂ ਪਹਿਲਾਂ ਜਾਣਕਾਰੀ ਅੱਪਡੇਟ ਜਾਂ ਸ਼ਾਮਲ ਨਹੀਂ ਕਰਦੇ ਹਨ, ਤਦ ਵੀ ਉਹ ਢੁੱਕਵਾਂ ਫਾਰਮ ਪੂਰਾ ਕਰਕੇ ਮਤਦਾਨ ਸਥਾਨ ਵਿਖੇ ਅਜਿਹਾ ਕਰ ਸਕਦੇ ਹਨ।

2022 ਦੀਆਂ Mississauga ਮਿਊਨਿਸਿਪਲ ਚੋਣਾਂ ਵਿੱਚ ਵੋਟ ਪਾਉਣ ਲਈ ਯੋਗ ਹੋਣ ਵਾਸਤੇ, ਤੁਹਾਡੇ ਲਈ ਇਹ ਲਾਜ਼ਮੀ ਹੈ:

- ਕੈਨੇਡੀਅਨ ਨਾਗਰਿਕ ਹੋਣਾ,
- ਘੱਟੋ-ਘੱਟ 18 ਸਾਲ ਦੀ ਉਮਰ, ਅਤੇ
- City of Mississauga ਦਾ ਨਿਵਾਸੀ ਹੋਣਾ ਜਾਂ
- ਗੈਰ-ਨਿਵਾਸੀ, ਪਰੰਤੂ ਤੁਸੀਂ ਜਾਂ ਤੁਹਾਡਾ ਜੀਵਨਸਾਥੀ Mississauga ਵਿੱਚ ਪ੍ਰਾਪਰਟੀ ਦੇ ਮਾਲਕ ਜਾਂ ਕਿਰਾਏਦਾਰ ਹੋ

ਇਲੈਕਸ਼ਨ ਡੇ (Election Day) 24 ਨੂੰ ਹੈ, ਪਰੰਤੂ ਐਡਵਾਂਸ ਵੋਟਿੰਗ 7 ਤੋਂ 9 ਅਕਤੂਬਰ ਅਤੇ 13 ਤੋਂ 16 ਅਕਤੂਬਰ ਤੱਕ ਹੋਵੇਗੀ। ਨਿਵਾਸੀ, [MississaugaVotes.ca](#) ਤੇ ਇਹ ਪਤਾ ਲਗਾ ਸਕਦੇ ਹਨ ਕਿ ਕੌਣ ਚੋਣਾਂ ਲੜ ਰਿਹਾ ਹੈ ਅਤੇ ਉਹ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹਨ। ਵੋਟਰ ਨੋਟੀਫਿਕੇਸ਼ਨ ਕਾਰਡਸ (Voter Notification Cards), ਇਸ ਮਹੀਨੇ ਦੇ ਅੰਤ ਵਿੱਚ ਡਾਕ ਦੁਆਰਾ ਭੇਜੇ ਜਾਣਗੇ।